

ਪੇ ਇੰਨ ਸਲਿੱਪ

ਬ੍ਰਾਂਚ
ਮਿਤੀ

ਜਨਾ ਸਮਾਲ ਫਾਇਨੈਂਸ ਬੈਂਕ
(ਸ਼ਡਿਊਲਡ ਕਮਰਸ਼ੀਅਲ ਬੈਂਕ)

SB CA CC RD TD OD ਟਰਮ ਲੋਨ ਦੇ ਕ੍ਰੈਡਿਟ ਲਈ
ਖਾਤਾ ਨੰ.

PAN ਨੰ.

(PAN ਨੰ. ਲਾਗੂ ਹੈ ਜੇ ਨਕਦ ਡਿਪਾਜ਼ਿਟ ਰੁ. 50,000 ਅਤੇ ਇਸ ਤੋਂ ਵੱਧ ਹੈ)

ਫਾਰਮ 60 ☐

ਨਾਮ

	ਰੁ.	P ਪੈ.
ਕੁੱਲ		

ਸ਼ਬਦਾਂ ਵਿੱਚ

ਡਿਪਾਜ਼ਿਟ ਕਰਨ ਵਾਲੇ ਦੇ ਦਸਤਖਤ
ਕਿਰਪਾ ਕਰਕੇ ਸ਼ਰਤਾਂ ਲਈ ਓਵਰਲੈੱਡ ਦੇਖੋ

ਬੈਂਕ ਅਧਿਕਾਰੀ ਦੇ ਦਸਤਖਤ

ਪੇ ਇੰਨ ਸਲਿੱਪ

ਲੋਕਲ, ਆਊਟਸਟੇਸ਼ਨ ਚੈੱਕ ਅਤੇ ਨਕਦ ਲਈ ਕਿਰਪਾ ਕਰਕੇ ਵੱਖਰੀ ਸਲਿੱਪ ਵਰਤੋ

SB CA CC RD TD OD ਟਰਮ ਲੋਨ ਦੇ ਕ੍ਰੈਡਿਟ ਲਈ

ਖਾਤਾ ਨੰ.

PAN ਨੰ.

ਫਾਰਮ 60 ☐

ਮੋਬਾਈਲ / ਟੈਲੀ

ਬ੍ਰਾਂਚ

Cash Deposit / ਕਸ਼ ਡੱਸਾ / ਨਕਦ ਡਿਪਾਜ਼ਿਟ	Rs.	P
2000 x		
500 x		
200 x		
100 x		
50 x		
20 x		
10 x		
5 x		
Coins / ਸਿਕਕੇ /		
Total / ਕੁਲ /		

/ ਡਿਪਾਜ਼ਿਟ ਕਰਨ ਵਾਲੇ ਦੇ ਦਸਤਖਤ

/ ਟ੍ਰਾਂਜੈਕਸ਼ਨ ID ਨੰ.

/ ਵਾਖਲ ਕੀਤਾ

/ ਤਸਦੀਕ

/ ਕਿਰਪਾ ਕਰਕੇ ਚੈੱਕ ਦੇ ਪਿੱਛੇ ਆਪਣੇ ਖਾਤਾ ਨੰ. ਅਤੇ ਨਾਮ ਲਿਖੋ।

/ ਕਿਰਪਾ ਕਰਕੇ ਚੈੱਕ ਦੇ ਪਿੱਛੇ ਆਪਣੇ ਖਾਤਾ ਨੰ. ਅਤੇ ਨਾਮ ਲਿਖੋ।

ਫੁਟਕਲ ਨਿਰਦੇਸ਼

ਮਿਤੀ: _____ ਜਮ੍ਹਾਂ ਰਕਮ: _____

ਉਦੇਸ਼: _____

ਮੈਂ ਪੁਸ਼ਟੀ ਕਰਦਾ/ਦੀ ਹਾਂ ਕਿ ਨਕਦ ਡਿਪਾਜ਼ਿਟ ਨੌਕਰੀ ਦੀ ਪੇਸ਼ਕਸ਼ਾਂ ਸਬੰਧੀ ਭੁਗਤਾਨ, ਲਾਟਰੀ ਜਿੱਤਣ, ਅਵਾਰਡ, ਤੋਹਫੇ ਵਿੱਚ ਵਿਰਾਸਤ ਦੇ ਦਾਅਵੇ ਸਬੰਧੀ ਨਹੀਂ ਹੈ।

ਡਿਪਾਜ਼ਿਟ ਕਰਨ ਵਾਲੇ ਦੇ ਦਸਤਖਤ: _____

ਡਿਪਾਜ਼ਿਟ ਕਰਨ ਵਾਲੇ ਦਾ ਨਾਮ: _____

ਸੰਪਰਕ ਨੰ. _____

ਖਾਤਾ ਧਾਰਕ ਨਾਲ ਸਬੰਧ: _____

- * ਕਿਰਪਾ ਕਰਕੇ ਮਹੀਨੇ ਵਿੱਚ ਇੱਕ ਵਾਰ ਆਪਣੀ ਪਾਸ ਬੁੱਕ ਅਪਡੇਟ ਕਰੋ।
- * ਆਪਣੇ ਖਾਤੇ ਦੇ ਵੇਰਵੇ ਇੰਟਰਨੈੱਟ ਬੈਂਕਿੰਗ ਉਪਭੋਗਤਾ ID ਅਤੇ ਪਾਸਵਰਡ ATM ਡੈਬਿਟ ਕਾਰਡ ਕ੍ਰੈਡਿਟ ਕਾਰਡ ਮੋਬਾਈਲ ਬੈਂਕਿੰਗ ਵਿਅਕਤੀਗਤ ਜਾਣਕਾਰੀ ਆਦਿ ਦਾ ਖੁਲਾਸਾ ਕਿਸੇ ਵੀ ਵਿਅਕਤੀ ਨੂੰ ਨਾ ਕਰੋ।
- * ਸਾਰੇ ਖਰਚੇ ਸਮੇਂ-ਸਮੇਂ ਤੇ ਬਦਲਾਅ ਆਪੀਨ ਹਨ। ਹੋਰ ਜਾਣਕਾਰੀ ਲਈ ਬੈਂਕ ਦੀ ਵੈਬਸਾਈਟ www.janabank.com 'ਤੇ ਜਾਓ।
- * ਨਕਦ ਜਮ੍ਹਾਂ ਰਕਮ ਜੇ ਰੁ. 50,000 ਲਈ, ਕਿਰਪਾ ਕਰਕੇ ਆਪਣੇ PAN ਨੰ. ਜਾਂ ਫਾਰਮ 60 ਦੀ ਦਸਤਖਤ ਕੀਤੀ ਕਾਪੀ ਜਮ੍ਹਾਂ ਕਰੋ।
- * ਗਾਹਕ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ ਕਿ ਡਿਪਾਜ਼ਿਟ ਸਲਿੱਪ 'ਤੇ ਵੇਰਵੇ ਸਹੀ ਹਨ ਅਤੇ ਚੈੱਕ ਇੰਸਟਰੂਮੈਂਟ ਨਕਦ ਦੇ ਵੇਰਵਿਆਂ ਨਾਲ ਮੇਲ ਖਾਂਦੇ ਹਨ।
- * ਝੂਠੇ ਵਾਅਦਿਆਂ ਦਾ ਸ਼ਿਕਾਰ ਨਾ ਹੋਵੇ, ਸ਼ੱਕੀ ਯੋਜਨਾਵਾਂ ਤੋਂ ਸਾਵਧਾਨ ਰਹੋ।

ਸ਼ਰਤਾਂ

ਇਹ ਪੇ ਇੰਨ ਸਲਿੱਪ ਸਿਰਫ ਜਮ੍ਹਾਂ ਰਕਮ ਦਾ ਮੈਮੋਰੈਂਡਮ ਹੈ।

ਡਿਪਾਜ਼ਿਟ ਕਰਨ ਵਾਲੇ ਸ਼ਹਿਰ ਵਿੱਚ ਹੋਰ ਬੈਂਕ ਵਿੱਚੋਂ ਰਕਮਾਂ ਕਢਾਉਣ ਲਈ ਹਰੇਕ ਆਈਟਮ, ਹਰ ਸ਼ਹਿਰ ਵਿੱਚ ਲਾਗੂ ਕਲੀਅਰਿੰਗ ਰਾਊਸ ਨਿਰਦੇਸ਼ ਅਨੁਸਾਰ ਕਲੀਅਰਿੰਗ ਲਈ ਤੈਜ਼ੀ ਸਾਵੇਗੀ।

ਡਿਪਾਜ਼ਿਟ ਦੇ ਸ਼ਹਿਰ ਦੇ ਬਾਹਰ ਭੁਗਤਾਨਯੋਗ ਆਈਟਮਾਂ ਕੁਲੈਕਸ਼ਨ ਲਈ ਤੈਜ਼ੀਆਂ ਜਾਣਗੀਆਂ। ਰਕਮ ਪ੍ਰਾਪਤੀ 'ਤੇ ਕ੍ਰੈਡਿਟ ਕੀਤੀ ਜਾਵੇਗੀ।

ਡਿਪਾਜ਼ਿਟ ਲਈ ਆਈਟਮਾਂ ਪ੍ਰਾਪਤ ਕਰਨ ਵੇਲੇ, ਬੈਂਕ ਸਿਰਫ ਡਿਪਾਜ਼ਿਟ ਦੇ ਕੁਲੈਕਟਿੰਗ ਏਜੰਟ ਵਜੋਂ ਕੰਮ ਕਰਦਾ ਹੈ ਅਤੇ ਅਜਿਹੀਆਂ ਆਈਟਮਾਂ ਦੀ ਪ੍ਰਾਪਤੀ ਲਈ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ।

ਡਿਪਾਜ਼ਿਟ ਲਈ ਸਾਰੀਆਂ ਆਈਟਮਾਂ ਨੂੰ ਬੈਂਕ ਦੁਆਰਾ ਇਸ ਸਮਝ 'ਤੇ ਸਵੀਕਾਰ ਕੀਤਾ ਜਾਂਦਾ ਹੈ ਕਿ ਡਿਪਾਜ਼ਿਟਕਰਤਾ ਇਸ 'ਤੇ ਲਾਗੂ ਸੱਭ ਦਸਤਖਤਾਂ ਅਤੇ ਸਮਰਥਨ ਦੀ ਸੰਚਾਲੀ, ਵੇਪਤਾ ਅਤੇ ਸ਼ੁੱਧਤਾ ਲਈ ਪੂਰੀ ਜ਼ਿੰਮੇਵਾਰੀ ਲੈਂਦਾ ਹੈ।